

 Print Page

## Sri Guru Granth Sahib

Displaying 1230 of

ਸੰਤਨ ਕੈ ਚਰਨ ਲਾਗੇ ਕਾਮ ਕ੍ਰੋਧ ਲੋਭ ਤਿਆਗੇ ਗੁਰ ਗੋਪਾਲ ਭਏ ਕ੍ਰਿਪਾਲ ਲਬਧਿ ਅਪਨੀ ਪਾਈ ॥੧॥

Santhan Kai Charan Laagae Kaam Krodhh Lobh Thiaagae Gur Gopaal Bheae Kirapaal Labadhh Apanee Paaee ||1||

Grasping hold of the Feet of the Saints, I have abandoned sexual desire, anger and greed. The Guru, the Lord of the World, has been kind to me, and I have realized my destiny. ||1||

ਸਾਰੰਗ (ਮਃ ੫) (੧੩੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੩੦ ਪੰ. ੧

Raag Sarang Guru Arjan Dev

ਬਿਨਸੇ ਭ੍ਰਮ ਮੋਹ ਅੰਧ ਟੂਟੇ ਮਾਇਆ ਕੇ ਬੰਧ ਪੂਰਨ ਸਰਬਤ੍ਰ ਠਾਕੁਰ ਨਹ ਕੋਊ ਬੈਰਾਈ ॥

Binasae Bhram Moh Andhh Ttoottae Maaeiaa Kae Bandhh Pooran Sarabathr Thaakur Neh Kooo Bairaaee ||

My doubts and attachments have been dispelled, and the blinding bonds of Maya have been broken. My Lord and Master is pervading and permeating everywhere; no one is an enemy.

ਸਾਰੰਗ (ਮਃ ੫) (੧੩੨) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੩੦ ਪੰ. ੨

Raag Sarang Guru Arjan Dev

ਸੁਆਮੀ ਸੁਪ੍ਰਸੰਨ ਭਏ ਜਨਮ ਮਰਨ ਦੋਖ ਗਏ ਸੰਤਨ ਕੈ ਚਰਨ ਲਾਗਿ ਨਾਨਕ ਗੁਨ ਗਾਈ ॥੨॥੩॥  
੧੩੨॥

Suaamee Suprasann Bheae Janam Maran Dhokh Geae Santhan Kai Charan Laag Naanak Gun Gaaee ||2||3||132||

My Lord and Master is totally satisfied with me; He has rid me of the pains of death and birth. Grasping hold of the Feet of the Saints, Nanak sings the Glorious Praises of the Lord. ||2||3||132||

ਸਾਰੰਗ (ਮਃ ੫) (੧੩੨) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੩੦ ਪੰ. ੩

Raag Sarang Guru Arjan Dev

ਸਾਰਗ ਮਹਲਾ ੫ ॥

Saarag Mehalaa 5 ||

Saarang, Fifth Mehl:

ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੩੦

ਹਰਿ ਹਰੇ ਹਰਿ ਮੁਖਹੁ ਬੋਲਿ ਹਰਿ ਹਰੇ ਮਨਿ ਧਾਰੇ ॥੧॥ ਰਹਾਉ ॥

Har Harae Har Mukhahu Bol Har Harae Man Dhhaarae ||1|| Rehaao ||

Chant the Name of the Lord, Har, Har, Har; enshrine the Lord, Har, Har, within your mind. ||1||Pause||

ਸਾਰੰਗ (ਮਃ ੫) (੧੩੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੩੦ ਪੰ. ੪

*Raag Sarang Guru Arjan Dev*

ਸ੍ਰਵਨ ਸੁਨਨ ਭਗਤਿ ਕਰਨ ਅਨਿਕ ਪਾਤਿਕ ਪੁਨਹਚਰਨ ॥

Sravan Sunan Bhagath Karan Anik Paathik Punehacharan ||

Hear Him with your ears, and practice devotional worship - these are good deeds, which make up for past evils.

ਸਾਰੰਗ (ਮਃ ੫) (੧੩੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੩੦ ਪੰ. ੪

*Raag Sarang Guru Arjan Dev*

ਸਰਨ ਪਰਨ ਸਾਧੂ ਆਨ ਬਾਨਿ ਬਿਸਾਰੇ ॥੧॥

Saran Paran Saadhoo Aan Baan Bisaarae ||1||

So seek the Sanctuary of the Holy, and forget all your other habits. ||1||.

ਸਾਰੰਗ (ਮਃ ੫) (੧੩੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੩੦ ਪੰ. ੫

*Raag Sarang Guru Arjan Dev*

ਹਰਿ ਚਰਨ ਪ੍ਰੀਤਿ ਨੀਤ ਨੀਤਿ ਪਾਵਨਾ ਮਹਿ ਮਹਾ ਪੁਨੀਤ ਸੇਵਕ ਭੈ ਦੂਰਿ ਕਰਨ ਕਲਿਮਲ ਦੋਖ ਜਾਰੇ ॥

Har Charan Preeth Neeth Neeth Paavanaa Mehi Mehaa Puneeth || Saevak Bhai Dhoor Karan Kalimal Dhokh Jaarae ||

Love the Lord's Feet, continually and continuously - the most sacred and sanctified. Fear is taken away from the servant of the Lord, and the dirty sins and mistakes of the past are burnt away.

ਸਾਰੰਗ (ਮਃ ੫) (੧੩੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੩੦ ਪੰ. ੬

*Raag Sarang Guru Arjan Dev*

ਕਹਤ ਮੁਕਤ ਸੁਨਤ ਮੁਕਤ ਰਹਤ ਜਨਮ ਰਹਤੇ ॥

Kehath Mukath Sunath Mukath Rehath Janam Rehathae ||

Those who speak are liberated, and those who listen are liberated; those who keep the Rehit, the Code of Conduct, are not reincarnated again.

ਸਾਰੰਗ (ਮਃ ੫) (੧੩੩) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੩੦ ਪੰ. ੬

*Raag Sarang Guru Arjan Dev*

ਰਾਮ ਰਾਮ ਸਾਰ ਭੂਤ ਨਾਨਕ ਤਤੁ ਬੀਚਾਰੇ ॥੨॥੪॥੧੩੩॥

Raam Raam Saar Bhooth Naanak Thath Beechaarae ||2||4||133||

The Lord's Name is the most sublime essence; Nanak contemplates the nature of reality. ||2||4||133||

ਸਾਰੰਗ (ਮਃ ੫) (੧੩੩) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੩੦ ਪੰ. ੭

*Raag Sarang Guru Arjan Dev*

ਸਾਰਗ ਮਹਲਾ ੫ ॥

Saarag Mehalaa 5 ||

Saarang, Fifth Mehl:

ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੩੦

Raag Sarang Guru Arjan Dev

ਨਾਮ ਭਗਤਿ ਮਾਗੁ ਸੰਤ ਤਿਆਗਿ ਸਗਲ ਕਾਮੀ ॥੧॥ ਰਹਾਉ ॥

nām bhagti māgu sant tiāgi sagal kāmī ||1|| rahāu ||

I beg for devotion to the Naam, the Name of the Lord; I have forsaken all other activities. ||1||Pause|

ਸਾਰੰਗ (ਮਃ ੫) (੧੨੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੩੦ ਪੰ. ੮

ਪ੍ਰੀਤਿ ਲਾਇ ਹਰਿ ਧਿਆਇ ਗੁਨ ਗੋਬਿੰਦ ਸਦਾ ਗਾਇ ॥

Preeth Laae Har Dhhiaae Gun Guobindh Sadhaa Gaae ||

Meditate lovingly on the Lord, and sing forever the Glorious Praises of the Lord of the Universe.|

ਸਾਰੰਗ (ਮਃ ੫) (੧੨੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੩੦ ਪੰ. ੮

Raag Sarang Guru Arjan Dev

ਹਰਿ ਜਨ ਕੀ ਰੇਨ ਬਾਂਛੁ ਦੈਨਹਾਰ ਸੁਆਮੀ ॥੧॥

Har Jan Kee Raen Baanshh Dhainehaar Suaamee ||1||

I long for the dust of the feet of the Lord's humble servant, O Great Giver, my Lord and Master. ||1||

ਸਾਰੰਗ (ਮਃ ੫) (੧੨੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੩੦ ਪੰ. ੯

Raag Sarang Guru Arjan Dev

ਸਰਬ ਕੁਸਲ ਸੁਖ ਬਿਸ੍ਵਾਮ ਆਨਦਾ ਆਨੰਦ ਨਾਮ ਜਮ ਕੀ ਕਛੁ ਨਾਹਿ ਤ੍ਰਾਸ ਸਿਮਰਿ ਅੰਤਰਜਾਮੀ ॥

Sarab Kusal Sukh Bisraam Aanadhaa Aanandh Naam Jam Kee Kashh Naahi Thraas Simar Antharajaamee ||

The Naam, the Name of the Lord, is the ultimate ecstasy, bliss, happiness, peace and tranquility. The fear is death is dispelled by meditating in remembrance on the Inner-knower, the Searcher of hearts.

ਸਾਰੰਗ (ਮਃ ੫) (੧੨੪) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੩੦ ਪੰ. ੯

Raag Sarang Guru Arjan Dev

ਏਕ ਸਰਨ ਗੋਬਿੰਦ ਚਰਨ ਸੰਸਾਰ ਸਗਲ ਤਾਪ ਹਰਨ ॥

Eaek Saran Gobindh Charan Sansaar Sagal Thaap Haran ||

Only the Sanctuary of the Feet of the Lord of the Universe can destroy all the suffering of the world.

ਸਾਰੰਗ (ਮਃ ੫) (੧੨੪) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੩੦ ਪੰ. ੧੦

Raag Sarang Guru Arjan Dev

ਨਾਵ ਰੂਪ ਸਾਧਸੰਗ ਨਾਨਕ ਪਾਰਗਰਾਮੀ ॥੨॥੫॥੧੨੪॥

Naav Roop Saadhhasang Naanak Paaragaraamee ||2||5||134||

The Saadh Sangat, the Company of the Holy, is the boat, O Nanak, to carry us across to the other side.  
||2||5||134||

ਸਾਰੰਗ (ਮਃ ੫) (੧੩੪) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੩੦ ਪੰ. ੧੧  
Raag Sarang Guru Arjan Dev

ਸਾਰਗ ਮਹਲਾ ੫ ॥

Saarag Mehalaa 5 ||

Saarang, Fifth Mehl:

ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੩੦  
Raag Sarang Guru Arjan Dev

ਗੁਨ ਲਾਲ ਗਾਵਉ ਗੁਰ ਦੇਖੇ ॥

Gun Laal Gaavo Gur Dhaekhae ||

Gazing upon my Guru, I sing the Praises of my Beloved Lord.

ਸਾਰੰਗ (ਮਃ ੫) (੧੩੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੩੦ ਪੰ. ੧੨

ਪੰਚਾ ਤੇ ਏਕੁ ਛੁਟਾ ਜਉ ਸਾਧਸੰਗਿ ਪਗ ਰਉ ॥੧॥ ਰਹਾਉ ॥

Panchaa Thae Eaek Shhoottaa Jo Saadhhasang Pag Ro ||1|| Rehaao ||

I escape from the five thieves, and I find the One, when I join the Saadh Sangat, the Company of the Holy.  
||1||Pause||

ਸਾਰੰਗ (ਮਃ ੫) (੧੩੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੩੦ ਪੰ. ੧੨  
Raag Sarang Guru Arjan Dev

ਦ੍ਰਿਸਟਉ ਕਛੁ ਸੰਗਿ ਨ ਜਾਇ ਮਾਨੁ ਤਿਆਗਿ ਮੋਹਾ ॥

Dhrisatto Kashh Sang N Jaae Maan Thiaag Mohaa ||

Nothing of the visible world shall go along with you; abandon your pride and attachment.

ਸਾਰੰਗ (ਮਃ ੫) (੧੩੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੩੦ ਪੰ. ੧੨  
Raag Sarang Guru Arjan Dev

ਏਕੈ ਹਰਿ ਪ੍ਰੀਤਿ ਲਾਇ ਮਿਲਿ ਸਾਧਸੰਗਿ ਸੋਹਾ ॥੧॥

Eaekai Har Preeth Laae Mil Saadhhasang Sohaa ||1||

Love the One Lord, and join the Saadh Sangat, and you shall be embellished and exalted. ||1||

ਸਾਰੰਗ (ਮਃ ੫) (੧੩੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੩੦ ਪੰ. ੧੩  
Raag Sarang Guru Arjan Dev

ਪਾਇਓ ਹੈ ਗੁਣ ਨਿਧਾਨੁ ਸਗਲ ਆਸ ਪੂਰੀ ॥

Paaeiou Hai Gun Nidhhaan Sagal Aas Pooree ||

I have found the Lord, the Treasure of Excellence; all my hopes have been fulfilled.

ਸਾਰੰਗ (ਮਃ ੫) (੧੩੫) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੩੦ ਪੰ. ੧੩

*Raag Sarang Guru Arjan Dev*

ਨਾਨਕ ਮਨਿ ਅਨੰਦ ਭਏ ਗੁਰਿ ਬਿਖਮ ਗਾਰੁ ਤੋਰੀ ॥੨॥੬॥੧੩੫॥

Naanak Man Anandh Bheae Gur Bikhham Gaarh Thoree ||2||6||135|

Nanak's mind is in ecstasy; the Guru has shattered the impregnable fortress. ||2||6||135||

ਸਾਰੰਗ (ਮਃ ੫) (੧੩੫) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੩੦ ਪੰ. ੧੪

*Raag Sarang Guru Arjan Dev*

ਸਾਰਗ ਮਹਲਾ ੫ ॥

Saarag Mehalaa 5 ||

Saarang, Fifth Mehl:|

ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੩੦

*Raag Sarang Guru Arjan Dev*

ਮਨਿ ਬਿਰਾਗੈਗੀ ॥

Man Biraagaigee ||

My mind is neutral and detached;

ਸਾਰੰਗ (ਮਃ ੫) (੧੩੬) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੩੦ ਪੰ. ੧੫

ਖੋਜਤੀ ਦਰਸਾਰ ॥੧॥ ਰਹਾਉ ॥

Khojathee Dharasaar ||1|| Rehaao ||

I seek only the Blessed Vision of His Darshan. ||1||Pause||

ਸਾਰੰਗ (ਮਃ ੫) (੧੩੬) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੩੦ ਪੰ. ੧੫

*Raag Sarang Guru Arjan Dev*

ਸਾਧੂ ਸੰਤਨ ਸੇਵਿ ਕੈ ਪ੍ਰਿਉ ਹੀਅਰੈ ਧਿਆਇਓ ॥

Saadhhoos Santhan Saev Kai Prio Heearai Dhhiaaeiou ||

Serving the Holy Saints, I meditate on my Beloved within my heart.

ਸਾਰੰਗ (ਮਃ ੫) (੧੩੬) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੩੦ ਪੰ. ੧੫

*Raag Sarang Guru Arjan Dev*

ਆਨੰਦ ਰੂਪੀ ਪੇਖਿ ਕੈ ਹਉ ਮਹਲੁ ਪਾਵਉਗੀ ॥੧॥

Aanandh Roopee Paekh Kai Ho Mehal Paavougee ||1||

Gazing upon the Embodiment of Ecstasy, I rise to the Mansion of His Presence. ||1||

ਸਾਰੰਗ (ਮਃ ੫) (੧੩੬) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੩੦ ਪੰ. ੧੫

*Raag Sarang Guru Arjan Dev*

ਕਾਮ ਕਰੀ ਸਭ ਤਿਆਗਿ ਕੈ ਹਉ ਸਰਣਿ ਪਰਉਗੀ ॥

Kaam Karee Sabh Thiaag Kai Ho Saran Parougee ||

I work for Him; I have forsaken everything else. I seek only His Sanctuary.

ਸਾਰੰਗ (ਮਃ ੫) (੧੩੬) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੩੦ ਪੰ. ੧੬

*Raag Sarang Guru Arjan Dev*

ਨਾਨਕ ਸੁਆਮੀ ਗਰਿ ਮਿਲੇ ਹਉ ਗੁਰ ਮਨਾਵਉਗੀ ॥੨॥੭॥੧੩੬॥

Naanak Suaamee Gar Milae Ho Gur Manaavougee ||2||7||136||

O Nanak, my Lord and Master hugs me close in His Embrace; the Guru is pleased and satisfied with me.

||2||7||136||

ਸਾਰੰਗ (ਮਃ ੫) (੧੩੬) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੩੦ ਪੰ. ੧੬

*Raag Sarang Guru Arjan Dev*

ਸਾਰਗ ਮਹਲਾ ੫ ॥

Saarag Mehalaa 5 ||

Saarang, Fifth Mehl:

ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੩੦

ਐਸੀ ਹੋਇ ਪਰੀ ॥

Aisee Hoe Paree ||

This is my condition.

ਸਾਰੰਗ (ਮਃ ੫) (੧੩੭) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੩੦ ਪੰ. ੧੭

*Raag Sarang Guru Arjan Dev*

ਜਾਨਤੇ ਦਇਆਰ ॥੧॥ ਰਹਾਉ ॥

Jaanathae Dhaeiaar ||1|| Rehaao ||

Only my Merciful Lord knows it. ||1||Pause||

ਸਾਰੰਗ (ਮਃ ੫) (੧੩੭) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੩੦ ਪੰ. ੧੭

*Raag Sarang Guru Arjan Dev*

ਮਾਤਰ ਪਿਤਰ ਤਿਆਗਿ ਕੈ ਮਨੁ ਸੰਤਨ ਪਾਹਿ ਬੇਚਾਇਓ ॥

Maathar Pithar Thiaag Kai Man Santhan Paahi Baechaeiou ||

I have abandoned my mother and father, and sold my mind to the Saints.

ਸਾਰੰਗ (ਮਃ ੫) (੧੩੭) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੩੦ ਪੰ. ੧੮

*Raag Sarang Guru Arjan Dev*

ਜਾਤਿ ਜਨਮ ਕੁਲ ਖੋਈਐ ਹਉ ਗਾਵਉ ਹਰਿ ਹਰੀ ॥੧॥

Jaath Janam Kul Khoeeai Ho Gaavo Har Haree ||1||

I have lost my social status, birth-right and ancestry; I sing the Glorious Praises of the Lord, Har, Har. ||1||

ਸਾਰੰਗ (ਮਃ ੫) (੧੩੭) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੩੦ ਪੰ. ੧੮

*Raag Sarang Guru Arjan Dev*

ਲੋਕ ਕੁਟੰਬ ਤੇ ਟੁਟੀਐ ਪ੍ਰਭ ਕਿਰਤਿ ਕਿਰਤਿ ਕਰੀ ॥

Lok Kuttanb Thae Ttootteeai Prabh Kirath Kirath Karee ||

I have broken away from other people and family; I work only for God.

ਸਾਰੰਗ (ਮਃ ੫) (੧੩੭) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੩੦ ਪੰ. ੧੮

*Raag Sarang Guru Arjan Dev*

ਗੁਰਿ ਮੋ ਕਉ ਉਪਦੇਸਿਆ ਨਾਨਕ ਸੇਵਿ ਏਕ ਹਰੀ ॥੨॥੮॥੧੩੭॥

Gur Mo Ko Oupadhaesiaa Naanak Saev Eaek Haree ||2||8||137||

The Guru has taught me, O Nanak, to serve only the One Lord. ||2||8||137||

ਸਾਰੰਗ (ਮਃ ੫) (੧੩੭) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੩੦ ਪੰ. ੧੮

*Raag Sarang Guru Arjan Dev*